

ਸਿਟੀ ਆਫ ਬ੍ਰੈਮਪਟਨ ਨੇ ਅਰਥਚਾਰੇ ਨੂੰ ਬਹਾਲ ਕਰਨ ਅਤੇ ਕਮਿਊਨਿਟੀ ਦੇ ਵਿਕਾਸ ਨੂੰ ਮਜ਼ਬੂਤ ਬਣਾਉਣ ਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ

ਬ੍ਰੈਮਪਟਨ, ਓਨਟਾਰੀਓ (9 ਅਪ੍ਰੈਲ, 2021) – ਇਸ ਹਫ਼ਤੇ ਬ੍ਰੈਮਪਟਨ ਸਿਟੀ ਕਾਉਂਸਿਲ (Brampton City Council) ਨੇ, ਆਪਣੀ ਮੀਟਿੰਗ ਵਿੱਚ [ਕਮਿਊਨਿਟੀ ਇੰਪ੍ਰੂਵਮੈਂਟ ਪਲਾਨ \(Community Improvement Plan\)](#) (ਸੀ.ਆਈ.ਪੀ.) (CIP) ਨੂੰ ਪ੍ਰਵਾਨਗੀ ਦਿੱਤੀ, ਤਾਂ ਜੋ ਰੋਜ਼ਗਾਰ ਸਬੰਧੀ ਵਾਧੇ ਨੂੰ ਉਤਸ਼ਾਹਿਤ ਕੀਤਾ ਜਾ ਸਕੇ, ਟੀਚਾ ਖੇਤਰਾਂ ਵਿੱਚ ਨਵੇਂ ਬਿਲਡਿੰਗ ਵਿਸਤਾਰ ਵਿੱਚ ਮਦਦ ਕੀਤੀ ਜਾ ਸਕੇ ਅਤੇ ਬ੍ਰੈਮਪਟਨ ਦੇ ਲੋਕਲ ਅਰਥਚਾਰੇ ਨੂੰ ਮਜ਼ਬੂਤ ਬਣਾਇਆ ਜਾ ਸਕੇ।

ਮਹਾਂਮਾਹੀ ਸ਼ੁਰੂ ਹੋਣ ਦੇ ਬਾਅਦ ਤੋਂ ਸਿਟੀ, ਲਗਾਤਾਰ ਕਾਰੋਬਾਰੀ ਕਮਿਊਨਿਟੀ ਦੀ ਬਹਾਲੀ ਅਤੇ ਸਥਿਰਤਾ ਵਿੱਚ ਮਦਦ ਲਈ ਵਚਨਬੱਧ ਰਹੀ ਹੈ।

ਪਿਛਲੇ ਸਾਲ, ਬ੍ਰੈਮਪਟਨ ਸਿਟੀ ਕਾਉਂਸਿਲ ਨੇ, ਸਿਟੀ ਲਈ ਅੱਗੇ ਵਧਣ ਵਾਸਤੇ ਫ੍ਰੈਮਵਰਕ ਦੇ ਤੌਰ ਤੇ, [ਇਕੋਨੋਮਿਕ ਰਿਕਵਰੀ ਸਟ੍ਰੈਟਜੀ \(Economic Recovery Strategy\)](#) ਦੀ ਹਿਮਾਇਤ ਕੀਤੀ ਸੀ। ਇਹ ਕਾਰਜਨੀਤੀ, ਚਾਰ ਜ਼ਰੂਰੀ ਚੀਜ਼ਾਂ: *ਇਨੋਵੇਸ਼ਨ, ਟੈਕਨੋਲੋਜੀ ਅਤੇ ਐਂਟਰਪ੍ਰੀਨੀਅਰਸ਼ਿਪ*, ਜਿਸ ਵਿੱਚ ਉੱਦਮੀਆਂ ਅਤੇ ਛੋਟੇ ਕਾਰੋਬਾਰੀਆਂ ਲਈ ਬਿਹਤਰ ਸਹਿਯੋਗ ਸ਼ਾਮਲ ਹੈ; *ਨਿਵੇਸ਼, ਕਲਾ, ਸੱਭਿਆਚਾਰ ਅਤੇ ਟੂਰਿਜ਼ਮ*; ਅਤੇ *ਇੰਫਰਾਸਟ੍ਰਕਚਰ* ਵਿੱਚ ਸੰਗਠਿਤ ਕੀਤੀ ਗਈ ਹੈ।

ਸਿਟੀ, ਲਗਾਤਾਰ ਨਿਵੇਸ਼ ਨੂੰ ਆਕਰਸ਼ਿਤ ਕਰ ਰਹੀ ਹੈ ਅਤੇ 2021 ਦੀ Q1 (ਪਹਿਲੀ ਤਿਮਾਹੀ) ਵਿੱਚ ਬ੍ਰੈਮਪਟਨ ਵੱਲੋਂ ਪ੍ਰਾਪਤ ਅਰਜ਼ੀਆਂ ਤੇ ਯੋਜਨਾ ਬਣਾ ਰਹੀ ਹੈ ਅਤੇ 2020 ਅਤੇ 2019 ਦੇ ਪਹਿਲੇ ਤਿੰਨ ਮਹੀਨਿਆਂ ਦੇ ਮੁਕਾਬਲੇ, ਲਗਭਗ ਦੁੱਗਣਾ ਨਿਵੇਸ਼ ਹੋਇਆ ਹੈ।

ਉਸੇ ਗਤੀ ਨੂੰ ਕਾਇਮ ਰੱਖਣ ਲਈ, ਸੀ.ਆਈ.ਪੀ. (CIP) ਤਿਆਰ ਕਰਨਾ, ਲੋਕਲ ਅਰਥਚਾਰੇ ਨੂੰ ਬਹਾਲ ਕਰਨ ਅਤੇ ਬ੍ਰੈਮਪਟਨ ਦੇ ਮੁਕਾਬਲੇਦਾਰ ਫਾਇਦੇ ਨੂੰ ਹੋਰ ਵਧਾਉਣ ਵੱਲ ਦੂਜਾ ਕਦਮ ਹੈ। ਓਨਟਾਰੀਓ ਸੂਬੇ ਦਾ ਪਲਾਨਿੰਗ ਐਕਟ (Planning Act), ਲੋਕਲ ਮਿਊਨਿਸਿਪਲਟੀਜ਼ ਨੂੰ ਇਜਾਜ਼ਤ ਦਿੰਦਾ ਹੈ ਕਿ ਉਹ ਕਮਿਊਨਿਟੀ ਇੰਪ੍ਰੂਵਮੈਂਟ ਪ੍ਰੋਜੈਕਟ ਏਰੀਆ (Community Improvement Project Area) ਵਜੋਂ ਇੱਕ ਅਜਿਹਾ ਖੇਤਰ ਨਿਯਤ ਕਰਨ, ਜੋ ਰੋਜ਼ਗਾਰ ਸਬੰਧੀ ਮੌਕੇ ਅਤੇ ਸਹੂਲਤਾਂ ਪੈਦਾ ਕਰਨ ਲਈ ਨਿੱਜੀ ਖੇਤਰ ਨੂੰ, ਆਰਥਿਕ ਅਤੇ ਗੈਰ-ਆਰਥਿਕ ਪਹਿਲਕਦਮੀਆਂ ਪੇਸ਼ ਕਰਦਾ ਹੋਵੇ, ਜੋ ਵਿਕਾਸਸ਼ੀਲ ਸਿਟੀ ਲਈ ਲੋੜੀਂਦੀਆਂ ਹਨ।

ਸੀ.ਆਈ.ਪੀ. ਹੇਠ ਪੇਸ਼ ਕੀਤੇ ਜਾਣ ਵਾਲੇ ਸੰਭਾਵੀ ਟੂਲਸ ਵਿੱਚ ਸ਼ੁਰੂਆਤੀ ਇੰਸੈਂਟਿਵ, ਟੈਕਸ ਇੰਕਰੀਮੈਂਟ ਇਕਿਵਲੈਂਟ ਗ੍ਰਾਂਟ (ਟੀ.ਆਈ.ਈ.ਜੀ.) (Tax Increment Equivalent Grant) (TIEG) ਹੋਵੇਗੀ, ਜਿਸਦਾ ਉਦੇਸ਼ ਰਿਸਰਚ ਅਤੇ ਲੈਬ ਸਬੰਧੀ ਥਾਂ ਵਰਗੇ ਸਹਾਇਕ ਇਸਤੇਮਾਲਾਂ ਸਮੇਤ ਆਫਿਸ ਰੋਜ਼ਗਾਰ ਨੂੰ ਆਕਰਸ਼ਿਤ ਕਰਨਾ ਹੈ। ਟੀ.ਆਈ.ਈ.ਜੀ. (TIEG), ਕਾਰੋਬਾਰ ਦੇ ਮਾਲਕ ਨੂੰ ਪ੍ਰਾਪਰਟੀ ਟੈਕਸ ਵਾਧੇ ਦੇ ਇੱਕ ਹਿੱਸੇ ਦਾ ਮੁਆਵਜ਼ਾ ਦੇਣ ਲਈ, ਗ੍ਰਾਂਟ ਜਾਂ ਛੋਟ ਹੈ।

ਇਸਤੋਂ ਇਲਾਵਾ, ਪੂਰੇ ਸ਼ਹਿਰ ਵਿੱਚ ਆਫਿਸ ਰੋਜ਼ਗਾਰ ਵਾਸਤੇ ਟੀ.ਆਈ.ਈ.ਜੀ. ਲਾਗੂ ਕਰਕੇ, ਸਿਟੀ ਆਫ ਬ੍ਰੈਮਪਟਨ ਆਪਣੇ ਮੇਜਰ ਆਫਿਸ ਪ੍ਰੋਗਰਾਮ (Major Office Program) ਦੇ ਦੁਆਰਾ ਪੇਸ਼ ਕੀਤੇ ਜਾਣ ਵਾਲੇ ਰੀਜਨ ਦੇ ਟੀ.ਆਈ.ਈ.ਜੀ. ਤੱਕ ਪਹੁੰਚ ਦੇ ਯੋਗ ਹੋਵੇਗੀ, ਜਿਸਦੀ 2021 ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਵਧੀਆ ਕਿਸਮ ਦੀ ਆਫਿਸ ਥਾਂ ਲਈ ਪ੍ਰੋਜੈਕਟਾਂ ਵਿੱਚ ਨਿਵੇਸ਼ ਨੂੰ ਵਧਾਉਣ ਨਾਲ ਵੀ, “ਸੰਪੂਰਣ ਕਮਿਊਨਿਟੀਜ਼” ਦਾ ਵਾਤਾਵਰਣ ਵਿਕਸਿਤ ਹੁੰਦਾ ਹੈ, ਜਿੱਥੇ ਨਿਵਾਸੀ ਰਹਿ ਸਕਦੇ ਹਨ, ਕੰਮ ਕਰ ਸਕਦੇ ਹਨ ਅਤੇ ਸਿੱਖ ਸਕਦੇ ਹਨ।

ਸਿਟੀ ਦੇ ਸਟਾਫ਼ ਨੂੰ 2021 ਦੀ Q2 (ਦੂਜੀ ਤਿਮਾਹੀ) ਅਤੇ Q3 (ਤੀਜੀ ਤਿਮਾਹੀ) ਦੇ ਦੌਰਾਨ ਸੀ.ਆਈ.ਪੀ. ਤਿਆਰ ਕਰਨ ਅਤੇ ਇਸਨੂੰ ਅੰਤਿਮ ਰੂਪ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਸਿਟੀ, ਇਸ ਸਾਲ ਦੇ ਅੰਤ ਵਿੱਚ ਕਨੂੰਨੀ ਪਬਲਿਕ ਮੀਟਿੰਗ ਰੱਖੇਗੀ ਅਤੇ ਫਾਈਨਲ ਸੀ.ਆਈ.ਪੀ. ਨੂੰ, ਸਮੀਖਿਆ ਅਤੇ ਟਿੱਪਣੀ ਵਾਸਤੇ, ਓਨਟਾਰੀਓ ਮਿਨਿਸਟਰੀ ਆਫ ਮਿਊਨਿਸਿਪਲ ਅਫੇਅਰਸ ਐਂਡ ਹਾਊਸਿੰਗ (Ontario Ministry of Municipal Affairs and Housing) ਨੂੰ ਭੇਜਿਆ ਜਾਵੇਗਾ। ਸੀ.ਆਈ.ਪੀ. ਦੇ Q4 (ਚੌਥੀ ਤਿਮਾਹੀ) ਦੇ ਅੰਤ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਸੀ.ਆਈ.ਪੀ. ਤੈਅ ਸਮੇਂ ਲਈ ਪੇਸ਼ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਉਣ ਲਈ ਨਿਯਮਿਤ ਰੂਪ ਨਾਲ ਇਸਦੀ ਸਮੀਖਿਆ ਕੀਤੀ ਜਾਵੇਗੀ ਕਿ ਸਿਟੀ ਆਫ ਬ੍ਰੈਂਪਟਨ ਦੀਆਂ ਰੋਜ਼ਗਾਰ ਸਬੰਧੀ ਲੋੜਾਂ ਦੇ ਟੀਚੇ ਅਤੇ ਉਦੇਸ਼ ਪੂਰੇ ਹੋ ਰਹੇ ਹਨ। ਸੀ.ਆਈ.ਪੀ., "[ਮੌਕਿਆਂ ਦਾ ਸ਼ਹਿਰ](#)" ("[City of Opportunities](#)") ਵਜੋਂ ਟਰਮ ਆਫ ਕਾਊਂਸਿਲ ਪ੍ਰਾਇਰਟੀਜ਼ (Term of Council Priorities) ਦੇ ਮੁਤਾਬਕ ਵੀ ਹੋਵੇਗਾ।

ਸੀ.ਆਈ.ਪੀ. ਦਾ ਉਦੇਸ਼, ਇਸਦੇ ਮੁੱਖ ਖੇਤਰਾਂ: ਇਨੋਵੇਸ਼ਨ ਅਤੇ ਟੈਕਨੋਲੋਜੀ; ਐਂਟਰਪ੍ਰੀਨੀਅਰਸ਼ਿਪ; ਹੈਲਥ ਐਂਡ ਲਾਈਫ ਸਾਇੰਸਿਜ਼; ਅਤੇ ਐਡਵਾਂਸਡ ਮੈਨੂਫੈਕਚਰਿੰਗ ਵਿੱਚ ਵਾਧੂ ਰੋਜ਼ਗਾਰ ਨੂੰ ਆਕਰਸ਼ਿਤ ਕਰਨਾ ਹੈ। ਬ੍ਰੈਂਪਟਨ ਵਿੱਚ ਮੌਜੂਦਾ ਮਾਰਕੀਟ ਸਥਿਤੀਆਂ, ਇਸ ਹਰੇਕ ਖੇਤਰ ਵਿੱਚ ਨਵੀਂ ਉਸਾਰੀ ਵਿੱਚ ਲਗਾਤਾਰ ਨਿਵੇਸ਼ ਦੀ ਹਿਮਾਇਤ ਕਰਦੀਆਂ ਹਨ।

ਹਵਾਲੇ

"ਕਮਿਊਨਿਟੀ ਇੰਪਰੂਵਮੈਂਟ ਪਲਾਨ, ਸਾਡੇ ਲੋਕਲ ਅਰਥਚਾਰੇ ਦੀ ਬਹਾਲੀ ਵਿੱਚ ਯੋਗਦਾਨ ਦੇਣ ਵਾਲੇ ਨਿੱਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੀ, ਸਿਟੀ ਆਫ ਬ੍ਰੈਂਪਟਨ ਦੀ ਯੋਗਤਾ ਨੂੰ ਵਧਾਉਣ ਦੇ ਕਈ ਤਰੀਕੇ ਪੇਸ਼ ਕਰਦਾ ਹੈ। ਬ੍ਰੈਂਪਟਨ, ਮੌਕਿਆਂ ਦਾ ਸ਼ਹਿਰ ਹੈ ਅਤੇ ਸੀ.ਆਈ.ਪੀ. ਤਿਆਰ ਕਰਨਾ, ਸਾਡੇ ਟੀਚਿਆਂ ਨੂੰ ਪੂਰਾ ਕਰਨ ਦਾ ਦੂਜਾ ਮਹੱਤਵਪੂਰਣ ਕੰਮ ਹੈ, ਜਦੋਂ ਅਸੀਂ ਮਹਾਂਮਾਰੀ ਵਿੱਚ ਅਰਥਚਾਰੇ ਦੀ ਬਹਾਲੀ ਵੱਲ ਅੱਗੇ ਵਧ ਰਹੇ ਹਾਂ।"

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

"ਸਾਡੀ ਇਕੋਨੋਮਿਕ ਰਿਕਵਰੀ ਸਟ੍ਰੈਟਜੀ ਹੇਠ, ਕਾਊਂਸਿਲ ਨੇ ਸੀ.ਆਈ.ਪੀ. ਨੂੰ ਲੋਕਲ ਕਾਰੋਬਾਰੀਆਂ ਦੀ ਮਦਦ ਲਈ ਨਿਵੇਸ਼ ਦੇ ਮੁੱਖ ਕੰਮਾਂ ਵਿੱਚੋਂ ਇੱਕ ਵਜੋਂ ਪਛਾਣਿਆ ਹੈ। ਉਹ ਸਾਡੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹਨ। ਜਿਵੇਂ-ਜਿਵੇਂ ਬ੍ਰੈਂਪਟਨ ਦੇ ਕਾਰੋਬਾਰੀ ਸਫਲ ਹੁੰਦੇ ਹਨ, ਸਾਡੀ ਸਾਰਿਆਂ ਦੀ ਜਿੱਤ ਹੁੰਦੀ ਹੈ।"

- ਮਾਰਟਿਨ ਮੇਡੇਇਰੋਸ (Martin Medeiros), ਵਾਰਡਸ 3 ਅਤੇ 4, ਰੀਜਨਲ ਕਾਊਂਸਲਰ ਅਤੇ ਚੇਅਰ, ਪਲਾਨਿੰਗ ਐਂਡ ਡਿਵੈਲਪਮੈਂਟ ਕਮੇਟੀ, ਚੇਅਰ ਇਕੋਨੋਮਿਕ ਡਿਵੈਲਪਮੈਂਟ ਕਮਿਟੀ, ਸਿਟੀ ਆਫ ਬ੍ਰੈਂਪਟਨ

"ਇਹ ਕਮਿਊਨਿਟੀ ਇੰਪਰੂਵਮੈਂਟ ਪਲਾਨ, ਨੇਬਰਹੁੱਡਸ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ, ਨਿੱਜੀ ਖੇਤਰ ਦੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਸਾਡੀਆਂ ਖੁਦ ਦੀਆਂ ਗਤੀਵਿਧੀਆਂ ਅਤੇ ਮੁੱਖ ਭਾਈਵਾਲੀਆਂ ਦੇ ਦੁਆਰਾ ਕਮਿਊਨਿਟੀ ਨੂੰ ਬਹਾਲ ਕਰਨ ਵਿੱਚ ਮਦਦ ਕਰੇਗਾ।"

- ਪੈਟ ਫੋਰਟਿਨੀ (Pat Fortini), ਵਾਰਡਸ 7 ਅਤੇ 8, ਰੀਜਨਲ ਕਾਊਂਸਲਰ ਅਤੇ ਵਾਈਸ-ਚੇਅਰ, ਪਲਾਨਿੰਗ ਐਂਡ ਡਿਵੈਲਪਮੈਂਟ ਕਮੇਟੀ, ਸਿਟੀ ਆਫ ਬ੍ਰੈਂਪਟਨ

"ਸਿਟੀ ਦਾ 2040 ਵਿਜ਼ਨ, ਸਿਟੀ ਦੇ ਕਿਰਤੀ ਬਲ ਵਿੱਚ ਵਾਧਾ ਕਰਨ ਦੀ ਲੋੜ ਨੂੰ ਸਮਝਦਾ ਹੈ, ਜੋ ਕਮਿਊਨਿਟੀ ਵਿੱਚ ਰਹਿੰਦੇ ਅਤੇ ਕੰਮ ਕਰਦੇ ਹਨ। ਕਮਿਊਨਿਟੀ ਇੰਪਰੂਵਮੈਂਟ ਪਲਾਨ, ਅਜਿਹੀ ਥਾਂ ਬਣਨ ਵਿੱਚ ਬ੍ਰੈਂਪਟਨ ਦੀ ਮਦਦ ਕਰੇਗਾ, ਜੋ ਸਾਡੀ ਕਮਿਊਨਿਟੀ ਵਿੱਚ ਵੱਧ ਆਫਿਸ ਸਬੰਧੀ ਨਿਵੇਸ਼ ਨੂੰ ਆਕਰਸ਼ਿਤ ਕਰੇ ਅਤੇ ਰੋਜ਼ਗਾਰ ਦੇ ਵੱਧ ਮੌਕੇ ਪੈਦਾ ਕਰੇ।"

- ਪਾਲੋ ਵਿਸੇਂਟ (Paul Vicente), ਵਾਰਡ 1 ਅਤੇ 5, ਰੀਜਨਲ ਕਾਉਂਸਲ ਅਤੇ ਵਾਈਸ-ਚੇਅਰ, ਚੇਅਰ ਇਕੋਨੋਮਿਕ ਡਿਵੈਲਪਮੈਂਟ ਕਮੇਟੀ, ਸਿਟੀ ਆਫ ਬ੍ਰੈਂਪਟਨ

“ਪੂਰਾ ਹੋਣ ਤੇ, ਕਮਿਊਨਿਟੀ ਇੰਪਰੂਵਮੈਂਟ ਪਲਾਨ ਸੰਭਾਵੀ ਗੈਰ-ਆਰਥਿਕ ਅਤੇ ਆਰਥਿਕ ਪ੍ਰੋਗਰਾਮਾਂ ਦਾ ‘ਟੂਲਬੌਕਸ’ ਸ਼ਾਮਲ ਕਰੇਗਾ, ਜੋ ਸਿਟੀ ਆਫ ਬ੍ਰੈਂਪਟਨ ਲਈ ਲੰਮੇ ਸਮੇਂ ਦੇ ਫਾਇਦਿਆਂ ਨੂੰ ਉਤਸ਼ਾਹਿਤ ਕਰਨਗੇ, ਜਿਹਨਾਂ ਵਿੱਚ ਸ਼ਾਮਲ ਹਨ, ਨੈਕਰੀ ਪੈਦਾ ਕਰਨਾ, ਟੈਕਸ ਆਮਦਨੀ ਅਤੇ ਨਿਵਾਸੀਆਂ ਲਈ ਜੀਵਨ ਕੁਆਲਿਟੀ ਵਿੱਚ ਸਮੁੱਚਾ ਸੁਧਾਰ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਨਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca